

 Print Page

## Sri Guru Granth Sahib

Displaying 416 of

ਆਸਾ ਮਹਲਾ ੧ ॥

Aasaa Mehalaa 1 ॥

Aasaa, First Mehl:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੬

ਤਨੁ ਬਿਨਸੈ ਧਨੁ ਕਾ ਕੋ ਕਹੀਐ ॥

Than Binasai Dhan Kaa Ko Keheeai ॥

When the body perishes, whose wealth is it?

ਆਸਾ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧

Raag Asa Guru Nanak Dev

ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥

Bin Gur Raam Naam Kath Leheeai ॥

Without the Guru, how can the Lord's Name be obtained?

ਆਸਾ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧

Raag Asa Guru Nanak Dev

ਰਾਮ ਨਾਮ ਧਨੁ ਸੰਗਿ ਸਖਾਈ ॥

Raam Naam Dhan Sang Sakhaae ॥

The wealth of the Lord's Name is my Companion and Helper.

ਆਸਾ (ਮਃ ੧) ਅਸਟ. (੯) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੨

Raag Asa Guru Nanak Dev

ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥੧॥

Ahinis Niramal Har Liv Laae ॥1॥

Night and day, center your loving attention on the Immaculate Lord. ॥1॥

ਆਸਾ (ਮਃ ੧) ਅਸਟ. (੯) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੨

Raag Asa Guru Nanak Dev

ਰਾਮ ਨਾਮ ਬਿਨੁ ਕਵਨੁ ਹਮਾਰਾ ॥

Raam Naam Bin Kavan Hamaara ॥

Without the Lord's Name, who is ours?

ਆਸਾ (ਮਃ ੧) ਅਸਟ. (੯) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੨

Raag Asa Guru Nanak Dev

ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥੧॥ ਰਹਾਉ ॥

Sukh Dhukh Sam Kar Naam N Shhoddo Aapae Bakhhas Milaavanehaaraa ||1|| Rehaao ||

I look upon pleasure and pain alike; I shall not forsake the Naam, the Name of the Lord. The Lord Himself forgives me, and blends me with Himself. ||1||Pause||

ਆਸਾ (ਮਃ ੧) ਅਸਟ. (੯) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੩

Raag Asa Guru Nanak Dev

ਕਨਿਕ ਕਾਮਨੀ ਹੇਤੁ ਗਵਾਰਾ ॥

Kanik Kaamanee Haeth Gavaaraa ||

The fool loves gold and women.

ਆਸਾ (ਮਃ ੧) ਅਸਟ. (੯) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੩

Raag Asa Guru Nanak Dev

ਦੁਬਿਧਾ ਲਾਗੇ ਨਾਮੁ ਵਿਸਾਰਾ ॥

Dhubidhhaa Laagae Naam Visaaraa ||

Attached to duality, he has forgotten the Naam.

ਆਸਾ (ਮਃ ੧) ਅਸਟ. (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੪

Raag Asa Guru Nanak Dev

ਜਿਸੁ ਤੂੰ ਬਖਸਹਿ ਨਾਮੁ ਜਪਾਇ ॥

Jis Thoon Bakhasehi Naam Japaae ||

O Lord, he alone chants the Naam, whom You have forgiven.

ਆਸਾ (ਮਃ ੧) ਅਸਟ. (੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੪

Raag Asa Guru Nanak Dev

ਦੂਤੁ ਨ ਲਾਗਿ ਸਕੈ ਗੁਨ ਗਾਇ ॥੨॥

Dhooth N Laag Sakai Gun Gaae ||2||

Death cannot touch one who sings the Glorious Praises of the Lord. ||2||

ਆਸਾ (ਮਃ ੧) ਅਸਟ. (੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੪

Raag Asa Guru Nanak Dev

ਹਰਿ ਗੁਰੁ ਦਾਤਾ ਰਾਮ ਗੁਪਾਲਾ ॥

Har Gur Dhaathaa Raam Gupaalaa ||

The Lord, the Guru, is the Giver; the Lord, the Sustainer of the World.

ਆਸਾ (ਮਃ ੧) ਅਸਟ. (੯) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੫

Raag Asa Guru Nanak Dev

ਜਿਉ ਭਾਵੈ ਤਿਉ ਰਾਖੁ ਦਇਆਲਾ ॥

Jio Bhaavai Thio Raakh Dhaeiaalaa ||

If it is pleasing to Your Will, please preserve me, O Merciful Lord.

ਆਸਾ (ਮਃ ੧) ਅਸਟ. (੯) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੫

*Raag Asa Guru Nanak Dev*

ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥

Guramukh Raam Maerai Man Bhaaeiaa ||

As Gurmukh, my mind is pleased with the Lord.

ਆਸਾ (ਮਃ ੧) ਅਸਟ. (੯) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੫

*Raag Asa Guru Nanak Dev*

ਰੋਗ ਮਿਟੇ ਦੁਖੁ ਠਾਕਿ ਰਹਾਇਆ ॥੩॥

Rog Mittae Dhukh Thaak Rehaaeiaa ||3||

My diseases are cured, and my pains are taken away. ||3||

ਆਸਾ (ਮਃ ੧) ਅਸਟ. (੯) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੬

*Raag Asa Guru Nanak Dev*

ਅਵਰੁ ਨ ਅਉਖਧੁ ਤੰਤ ਨ ਮੰਤਾ ॥

Avar N Aoukhadhh Thanth N Manthaa ||

There is no other medicine, Tantric charm or mantra.

ਆਸਾ (ਮਃ ੧) ਅਸਟ. (੯) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੬

*Raag Asa Guru Nanak Dev*

ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥

Har Har Simaran Kilavikh Hanthaa ||

Meditative remembrance upon the Lord, Har, Har, destroys sins.

ਆਸਾ (ਮਃ ੧) ਅਸਟ. (੯) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੬

*Raag Asa Guru Nanak Dev*

ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥

Thoon Aap Bhulaavehi Naam Visaar ||

You Yourself cause us to stray from the path, and forget the Naam.

ਆਸਾ (ਮਃ ੧) ਅਸਟ. (੯) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੭

*Raag Asa Guru Nanak Dev*

ਤੂੰ ਆਪੇ ਰਾਖਹਿ ਕਿਰਪਾ ਧਾਰਿ ॥੪॥

Thoon Aapae Raakhehi Kirapaa Dhhaar ||4||

Showering Your Mercy, You Yourself save us. ||4||

ਆਸਾ (ਮਃ ੧) ਅਸਟ. (੯) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੭

*Raag Asa Guru Nanak Dev*

ਰੋਗੁ ਭਰਮੁ ਭੇਦੁ ਮਨਿ ਦੂਜਾ ॥

Rog Bharam Bhaedh Man Dhoojaa ||

The mind is diseased with doubt, superstition and duality.

ਆਸਾ (ਮਃ ੧) ਅਸਟ. (੯) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੭

Raag Asa Guru Nanak Dev

ਗੁਰ ਬਿਨੁ ਭਰਮਿ ਜਪਹਿ ਜਪੁ ਦੂਜਾ ॥

Gur Bin Bharam Japehi Jap Dhoojaa ||

Without the Guru, it dwells in doubt, and contemplates duality.

ਆਸਾ (ਮਃ ੧) ਅਸਟ. (੯) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੮

Raag Asa Guru Nanak Dev

ਆਦਿ ਪੁਰਖ ਗੁਰ ਦਰਸ ਨ ਦੇਖਹਿ ॥

Aadh Purakh Gur Dharasan Dhaekhehi ||

The Guru reveals the Darshan, the Blessed Vision of the Primal Lord.

ਆਸਾ (ਮਃ ੧) ਅਸਟ. (੯) ੫:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੮

Raag Asa Guru Nanak Dev

ਵਿਣੁ ਗੁਰ ਸਬਦੈ ਜਨਮੁ ਕਿ ਲੇਖਹਿ ॥੫॥

Vin Gur Sabadhai Janam K Laekhehi ||5||

Without the Word of the Guru's Shabad, what use is human life? ||5||

ਆਸਾ (ਮਃ ੧) ਅਸਟ. (੯) ੫:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੮

Raag Asa Guru Nanak Dev

ਦੇਖਿ ਅਚਰਜੁ ਰਹੇ ਬਿਸਮਾਦਿ ॥

Dhaekh Acharaj Rehae Bisamaadh ||

Beholding the Marvellous Lord, I am wonder-struck and astonished.

ਆਸਾ (ਮਃ ੧) ਅਸਟ. (੯) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੯

Raag Asa Guru Nanak Dev

ਘਟਿ ਘਟਿ ਸੁਰ ਨਰ ਸਹਜ ਸਮਾਧਿ ॥

Ghatt Ghatt Sur Nar Sehaj Samaadhh ||

In each and every heart, of the angels and holy men, He dwells in celestial Samaadhi.

ਆਸਾ (ਮਃ ੧) ਅਸਟ. (੯) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੯

Raag Asa Guru Nanak Dev

ਭਰਿਪੁਰਿ ਧਾਰਿ ਰਹੇ ਮਨ ਮਾਹੀ ॥

Bharipur Dhhaar Rehae Man Maahee ||

I have enshrined the All-pervading Lord within my mind.

ਆਸਾ (ਮਃ ੧) ਅਸਟ. (੯) ੬:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੯

Raag Asa Guru Nanak Dev

ਤੁਮ ਸਮਸਰਿ ਅਵਰੁ ਕੋ ਨਾਹੀ ॥੬॥

Thum Samasar Avar Ko Naahee ||6||

There is no one else equal to You. ||6||

ਆਸਾ (ਮਃ ੧) ਅਸਟ. (੯) ੬:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੦

*Raag Asa Guru Nanak Dev*

ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥

Jaa Kee Bhagath Haeth Mukh Naam ||

For the sake of devotional worship, we chant Your Name.

ਆਸਾ (ਮਃ ੧) ਅਸਟ. (੯) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੦

*Raag Asa Guru Nanak Dev*

ਸੰਤ ਭਗਤ ਕੀ ਸੰਗਤਿ ਰਾਮੁ ॥

Santh Bhagath Kee Sangath Raam ||

The Lord's devotees dwell in the Society of the Saints.

ਆਸਾ (ਮਃ ੧) ਅਸਟ. (੯) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੦

*Raag Asa Guru Nanak Dev*

ਬੰਧਨ ਤੋਰੇ ਸਹਜਿ ਧਿਆਨੁ ॥

Bandhhan Thorae Sehaj Dhhiaan ||

Breaking his bonds, one comes to meditate on the Lord.

ਆਸਾ (ਮਃ ੧) ਅਸਟ. (੯) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੧

*Raag Asa Guru Nanak Dev*

ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥੭॥

Shhoottai Guramukh Har Gur Giaan ||7||

The Gurmukhs are emancipated, by the Guru-given knowledge of the Lord. ||7||

ਆਸਾ (ਮਃ ੧) ਅਸਟ. (੯) ੭:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੧

*Raag Asa Guru Nanak Dev*

ਨਾ ਜਮਦੂਤ ਦੂਖੁ ਤਿਸੁ ਲਾਗੈ ॥

Naa Jamadhooth Dhookh This Laagai ||

The Messenger of Death cannot touch him with pain;

ਆਸਾ (ਮਃ ੧) ਅਸਟ. (੯) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੧

*Raag Asa Guru Nanak Dev*

ਜੋ ਜਨੁ ਰਾਮ ਨਾਮਿ ਲਿਵ ਜਾਗੈ ॥

Jo Jan Raam Naam Liv Jaagai ||

The Lord's humble servant remains awake to the Love of the Naam.

ਆਸਾ (ਮਃ ੧) ਅਸਟ. (੯) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੨

*Raag Asa Guru Nanak Dev*

ਭਗਤਿ ਵਛਲੁ ਭਗਤਾ ਹਰਿ ਸੰਗਿ ॥

Bhagath Vashhal Bhagathaa Har Sang ||

The Lord is the Lover of His devotees; He dwells with His devotees.

ਆਸਾ (ਮਃ ੧) ਅਸਟ. (੯) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੨

*Raag Asa Guru Nanak Dev*

ਨਾਨਕ ਮੁਕਤਿ ਭਏ ਹਰਿ ਰੰਗਿ ॥੮॥੯॥

Naanak Mukath Bheae Har Rang ||8||9||

O Nanak, they are liberated, through the Love of the Lord. ||8||9||

ਆਸਾ (ਮਃ ੧) ਅਸਟ. (੯) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੨

*Raag Asa Guru Nanak Dev*

ਆਸਾ ਮਹਲਾ ੧ ਇਕਤੁਕੀ ॥

Aasaa Mehalaa 1 Eikathukee ||

Aasaa, First Mehl, Ik-Tukee:

ਆਸਾ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੪੧੬

ਗੁਰੁ ਸੇਵੇ ਸੋ ਠਾਕੁਰ ਜਾਨੈ ॥

Gur Saevae So Thaakur Jaanai ||

One who serves the Guru, knows his Lord and Master.

ਆਸਾ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੩

*Raag Asa Guru Nanak Dev*

ਦੁਖੁ ਮਿਟੈ ਸਚੁ ਸਬਦਿ ਪਛਾਨੈ ॥੧॥

Dhookh Mittai Sach Sabadh Pashhaanai ||1||

His pains are erased, and he realizes the True Word of the Shabad. ||1||

ਆਸਾ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੩

*Raag Asa Guru Nanak Dev*

ਰਾਮੁ ਜਪਹੁ ਮੇਰੀ ਸਖੀ ਸਖੈਨੀ ॥

Raam Japahu Maeree Sakhee Sakhainee ||

Meditate on the Lord, O my friends and companions.

ਆਸਾ (ਮਃ ੧) ਅਸਟ (੧੦) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੪

*Raag Asa Guru Nanak Dev*

ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥

Sathigur Saev Dhaekhahu Prabh Nainee ||1|| Rehaao ||

Serving the True Guru, you shall behold God with your eyes. ||1||Pause||

ਆਸਾ (ਮਃ ੧) ਅਸਟ (੧੦) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੪

*Raag Asa Guru Nanak Dev*

ਬੰਧਨ ਮਾਤ ਪਿਤਾ ਸੰਸਾਰਿ ॥

Bandhhan Maath Pithaa Sansaar ||

People are entangled with mother, father and the world.

ਆਸਾ (ਮਃ ੧) ਅਸਟ (੧੦) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੪

*Raag Asa Guru Nanak Dev*

ਬੰਧਨ ਸੁਤ ਕੰਨਿਆ ਅਰੁ ਨਾਰਿ ॥੨॥

Bandhhan Suth Kanniaa Ar Naar ||2||

They are entangled with sons, daughters and spouses. ||2||

ਆਸਾ (ਮਃ ੧) ਅਸਟ (੧੦) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੫

*Raag Asa Guru Nanak Dev*

ਬੰਧਨ ਕਰਮ ਧਰਮ ਹਉ ਕੀਆ ॥

Bandhhan Karam Dharam Ho Keeaa ||

They are entangled with religious rituals, and religious faith, acting in ego.

ਆਸਾ (ਮਃ ੧) ਅਸਟ (੧੦) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੫

*Raag Asa Guru Nanak Dev*

ਬੰਧਨ ਪੁਤੁ ਕਲਤੁ ਮਨਿ ਬੀਆ ॥੩॥

Bandhhan Puth Kalath Man Beeaa ||3||

They are entangled with sons, wives and others in their minds. ||3||

ਆਸਾ (ਮਃ ੧) ਅਸਟ (੧੦) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੫

*Raag Asa Guru Nanak Dev*

ਬੰਧਨ ਕਿਰਖੀ ਕਰਹਿ ਕਿਰਸਾਨ ॥

Bandhhan Kirakhee Karehi Kirasaan ||

The farmers are entangled by farming.

ਆਸਾ (ਮਃ ੧) ਅਸਟ (੧੦) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੬

*Raag Asa Guru Nanak Dev*

ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥੪॥

Houmai Ddann Sehai Raajaa Mangai Dhaan ||4||

People suffer punishment in ego, and the Lord King exacts the penalty from them. ||4||

ਆਸਾ (ਮਃ ੧) ਅਸਟ (੧੦) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੬

*Raag Asa Guru Nanak Dev*

ਬੰਧਨ ਸਉਦਾ ਅਣਵੀਚਾਰੀ ॥

Bandhhan Soudhaa Anaveechaaree ||

They are entangled in trade without contemplation.

ਆਸਾ (ਮਃ ੧) ਅਸਟ (੧੦) ੫:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੬

Raag Asa Guru Nanak Dev

ਤਿਪਤਿ ਨਾਹੀ ਮਾਇਆ ਮੋਹ ਪਸਾਰੀ ॥੫॥

Thipath Naahee Maaeiaa Moh Pasaaree ||5||

They are not satisfied by attachment to the expanse of Maya. ||5||

ਆਸਾ (ਮਃ ੧) ਅਸਟ (੧੦) ੫:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੭

Raag Asa Guru Nanak Dev

ਬੰਧਨ ਸਾਹ ਸੰਚਹਿ ਧਨੁ ਜਾਇ ॥

Bandhhan Saah Sanchahi Dhhan Jaae ||

They are entangled with that wealth, amassed by bankers.

ਆਸਾ (ਮਃ ੧) ਅਸਟ (੧੦) ੬:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੭

Raag Asa Guru Nanak Dev

ਬਿਨੁ ਹਰਿ ਭਗਤਿ ਨ ਪਵਈ ਥਾਇ ॥੬॥

Bin Har Bhagath N Pavee Thhaae ||6||

Without devotion to the Lord, they do not become acceptable. ||6||

ਆਸਾ (ਮਃ ੧) ਅਸਟ (੧੦) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੭

Raag Asa Guru Nanak Dev

ਬੰਧਨ ਬੇਦੁ ਬਾਦੁ ਅਹੰਕਾਰ ॥

Bandhhan Baedh Baadh Ahankaar ||

They are entangled with the Vedas, religious discussions and egotism.

ਆਸਾ (ਮਃ ੧) ਅਸਟ (੧੦) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੮

Raag Asa Guru Nanak Dev

ਬੰਧਨਿ ਬਿਨਸੈ ਮੋਹ ਵਿਕਾਰ ॥੭॥

Bandhhan Binasai Moh Vikaar ||7||

They are entangled, and perish in attachment and corruption. ||7||

ਆਸਾ (ਮਃ ੧) ਅਸਟ (੧੦) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੮

Raag Asa Guru Nanak Dev

ਨਾਨਕ ਰਾਮ ਨਾਮ ਸਰਣਾਈ ॥

Naanak Raam Naam Saranaaee ||

Nanak seeks the Sanctuary of the Lord's Name.

ਆਸਾ (ਮਃ ੧) ਅਸਟ (੧੦) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੮

Raag Asa Guru Nanak Dev

ਸਤਿਗੁਰਿ ਰਾਖੇ ਬੰਧੁ ਨ ਪਾਈ ॥੮॥੧੦॥

Sathigur Raakhae Bandhh N Paaee ||8||10||

One who is saved by the True Guru, does not suffer entanglement. ||8||10||

ਆਸਾ (ਮਃ ੧) ਅਸਟ (੧੦) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੪੧੬ ਪੰ. ੧੯

*Raag Asa Guru Nanak Dev*